

੨ ਬਿਸ਼ਾਲਨੀਕਿਨਃ ਪੜ੍ਹੇ

I ਪੌਲਃ ਸਿਲੂਨਸਤੀਮਖਿਯਸ਼ੁਚੇਤਿਨਾਮਾਨੇ ਵਧਮ ਅਸਮਦੀਯਤਾਤਮੁ ਈਸ਼ੂਰੰ ਪ੍ਰਭੁ ਯੀਸ਼ੁਖੀਸ਼ੁਟਵਚਾਸ਼੍ਰਿਤਾਂ ਬਿਸ਼ਾਲਨੀਕਿਨਾਂ ਸਮਿਤਿੰ ਪ੍ਰਤਿ ਪੜ੍ਹੇ ਲਿਖਾਮਃ।

II ਅਸਮਾਕੰ ਤਾਤ ਈਸ਼ੂਰੰ ਪ੍ਰਭੁ ਰਜੀਸ਼ੁਖੀਸ਼ੁਟਸ਼ੁਚ ਯੁਸ਼ਮਾਸੂਨਗੁਰੰ ਸ਼ਾਨਤਿਵਚ ਕ੍ਰਿਯਾਸ਼੍ਰਾਂ।

III ਹੇ ਕ੍ਰਾਤਰਾਂ, ਯੁਸ਼ਮਾਕੰ ਕੁਤੇ ਸਰੱਵਦਾ ਯਥਾਯੋਗਯਮੁ ਈਸ਼ੂਰਸਜ ਧਨਯਵਾਦੇ (ਅ)ਸਮਾਭਿਆਂ ਕਰੱਤਵਯਾਂ, ਯਤੇ ਹੋਤੇ ਰਜੁਸ਼ਮਾਕੰ ਵਿਸ਼ੂਾਸ ਉੱਤਰੱਤਰੰ ਵਰੁੱਧਤੇ ਪਰਸਪਰਮੁ ਏਕੈਕਸਯ ਪ੍ਰੇਮ ਚ ਬਹੁਫਲੰ ਭਵਤਿ।

IV ਤਸਮਾਦ ਯੁਸ਼ਮਾਭਿ ਰਯਾਵਨਤ ਉਪਦ੍ਰਵਕਲੇਸਾਂ ਸਹਯਨਤੇ ਤੇਸੁ ਯਦੁ ਧੈਰੱਯੰ ਯਸ਼ੁਚ ਵਿਸ਼ੂਾਸ ਪ੍ਰਕਾਸ਼ਯਤੇ ਤਤਕਾਰਣਾਦ ਵਧਮ ਈਸ਼ੂਰੀਯਸਮਿਤਿਸ਼ੁ ਯੁਸ਼ਮਾਭਿਆਂ ਸ਼ਲਾਘਾਮਹੋ।

V ਤੱਤੇਸ਼ੂਰਸਯ ਨਯਾਵਿਚਾਰਸਯ ਪ੍ਰਮਾਣੰ ਭਵਤਿ ਯਤੇ ਯੂਯੰ ਯਸਯ ਕੁਤੇ ਦੁਆਖੰ ਸਹਧੂ ਤਸਯੇਸ਼ੂਰੀਯਰਾਜਯਸਯ ਯੋਗਯਾ ਭਵਥਾ।

VI ਯਤਾਂ ਸੂਕੀਯਸ਼ੂਰਗਦੂਤਾਨਾਂ ਬਲੈਂ ਸਹਿਤਸਯ ਪ੍ਰਭੁ ਰਜੀਸੋਂ ਸ਼ੂਰਗਾਦ ਆਗਮਨਕਾਲੇ ਯੁਸ਼ਮਾਕੰ ਕਲੇਸ਼ਕੇਭਯਾਂ ਕਲੇਸੈਨ ਫਲਦਾਨੰ ਸਾਰੁੱਧਮਸਮਾਭਿਸ਼ੁਚ

VII ਕਲਿਸਯਮਾਨੇਭਯੋ ਯੁਸ਼ਮਭਯੰ ਸ਼ਾਨਤਿਦਾਨਮੁ ਈਸ਼ੂਰੇਣ ਨਯਾਖੰ ਭੇਤਸਯਤੇ;

VIII ਤਦਾਨੀਮੁ ਈਸ਼ੂਰਾਨਭਿਜਵੇਭਯੋ (ਅ)ਸਮਤਪ੍ਰਭੁ ਰਜੀਸ਼ੁਖੀਸ਼ੁਟਸਯ ਸੁਸੰਵਾਦਾਗ੍ਰਾਹਕੇਭਯਸ਼ੁਚ ਲੇਕੇਭਯੋ ਜਾਜੂਲਯਮਾਨੇਨ ਵਹਨਿਨਾ ਸਮੁਚਿਤੰ ਫਲੰ ਯੀਸ਼ੁਨਾ ਦਾਸਯਤੇ;

IX ਤੇ ਚ ਪ੍ਰਭੁ ਰੂਦਨਾਤ੍ ਪਰਾਕ੍ਰਮਯੁਕਤਵਿਭਵਾਂਚ ਸਦਾਤਨਵਿਨਾਸ਼ਰੂਪੰ ਦਣੰਡੰ ਲਪਸਯਨਤੇ,

X ਕਿਨ੍ਤੁ ਤਸਮਿਨਾ ਦਿਨੇ ਸੂਕੀਯਪਵਿਤ੍ਰਲੋਕੇਸੁ ਵਿਰਾਜਿਤੁ ਯੁਸ਼ਮਾਨੁ
ਅਪਰਾਸੂਚ ਸਰ੍ਵਵਾਨੁ ਵਿਸ਼ੂਆਸਿਲੋਕਾਨੁ ਵਿਸਮਾਪਯਿਤੁਵਚ ਸ ਆਗਾਮਿਸ਼ੁਜਤਿ
ਯਤੇ (ਅ)ਸਮਾਕੰ ਪ੍ਰਮਾਣੇ ਯੁਸ਼ਮਾਭਿ ਰਿਸ਼ੂਆਸੇ(ਅ)ਕਾਰਿ।

XI ਅਤੇ(ਅ)ਸਮਾਕਮੁ ਈਸ਼ੂਰੇ ਯੁਸ਼ਮਾਨੁ ਤਸਜਾਹੂਨਸਜ ਯੋਗਜਾਨੁ
ਕਰੇਤੁ ਸੌਨਜਸਜ ਸੁਭਫਲੀ ਵਿਸ਼ੂਆਸਸਜ ਗੁਣਵਚ ਪਰਾਕ੍ਰਮੇਣ ਸਾਧਯਤ੍ਰਿਤਿ
ਪ੍ਰਾਰਥਨਾਸਮਾਭਿਃ ਸਰ੍ਵਵਦਾ ਯੁਸ਼ਮਾਨੀਨਿਮਿੱਤ ਕ੍ਰਿਯਤੇ,

XII ਯਤਸ੍ਤਥਾ ਸਤਜਸਮਾਕਮੁ ਈਸ਼ੂਰਸਜ ਪ੍ਰਭੋ ਰਜੀਸ਼ੁਖੀਸ਼ੂਟਸਜ
ਚਾਨੁਗ੍ਰਹਾਦੁ ਅਸਮਤਪ੍ਰਭੇ ਰਜੀਸ਼ੁਖੀਸ਼ੂਟਸਜ ਨਾਮਨੇ ਗੌਰਵੰ ਯੁਸ਼ਮਾਸੁ
ਯੁਸ਼ਮਾਕਮਪਿ ਗੌਰਵੰ ਤਸਮਿਨੁ ਪ੍ਰਕਾਸ਼ਿਸ਼ੁਜਤੇ।

II

I ਹੇ ਕ੍ਰਾਤਰਃ, ਅਸਮਾਕੰ ਪ੍ਰਭੋ ਰਜੀਸ਼ੁਖੀਸ਼ੂਟਸਜਾਗਮਨੰ ਤਸਜ ਸਮੀਪੇ
(ਅ)ਸਮਾਕੰ ਸੰਸਥਿਤਿਵਚਾਧਿ ਵਰੰ ਯੁਸ਼ਮਾਨੁ ਇਦੰ ਪ੍ਰਾਰਥਯਾਮਹੇ,

II ਪ੍ਰਭੇਸ੍ਤਦ੍ਵਿਦੰ ਦਿਨੰ ਪ੍ਰਾਯੇਣੇਪਸਥਿਤਮੁ ਇਤਿ ਯਦਿ ਕਸ਼ਚਿਦ੍ਵਾਤਮਨਾ ਵਾਚਾ
ਵਾ ਪਤ੍ਰੇਣ ਵਾਸਮਾਕਮੁ ਆਦੇਸ਼ੀ ਕਲ੍ਪਯਨੁ ਯੁਸ਼ਮਾਨੁ ਗਦਤਿ ਤਰ੍ਹਿ ਯੂਰੰ ਤੇਨ
ਚਵਚਲਮਨਸ ਉਦਿਗਨਾਸੂਚ ਨ ਭਵਤ।

III ਕੇਨਾਪਿ ਪ੍ਰਕਾਰੇਣ ਕੈ(ਅ)ਪਿ ਯੁਸ਼ਮਾਨੁ ਨ ਵਵਚਯਤੁ ਯਤਸ੍ਤਸਮਾਦੁ
ਦਿਨਾਤ੍ ਪੁਰ੍ਵਵੰ ਧਰੰਮਲੋਪੇਨੇਪਸਜਾਤਵਜੰ,

IV ਯਸ਼ੂਚ ਜਨੋ ਵਿਪਕਸ਼ਤਾਂ ਕੁਰੱਵਨੁ ਸਰ੍ਵਸਮਾਦੁ ਦੇਵਾਤ੍
ਪੂਜਨੀਯਸ੍ਤਸ੍ਰਚੇਨਸਜਤੇ ਸੂਮੁ ਈਸ਼ੂਰਮਿਵ ਦਰਸਯਨੁ ਈਸ਼ੂਰਵਦੁ
ਈਸ਼ੂਰਸਜ ਮਨਦਿਰ ਉਪਵੇਕਸ਼ੁਜਤਿ ਚ ਤੇਨ ਵਿਨਾਸਪਤ੍ਰੇਣ
ਪਾਪਪੁਰੁਸ਼ੇਣੇਤਵਜੀ।

V ਯਦਾਹੰ ਯੁਸ਼ਮਾਕੰ ਸੰਨਿਧਾਵਾਸੰ ਤਦਾਨੀਮੁ ਏਤਦ੍ ਅਕਬਯਮਿਤਿ ਯੂਰੰ ਕਿੰ
ਨ ਸਮਰਥ?

VI ਸਾਮ੍ਰਪ੍ਰਤੰ ਸ ਯੇਨ ਨਿਵਾਰ੍ਯਜਤੇ ਤਦ੍ ਯੂਰੰ ਜਾਨੀਥ, ਕਿਨ੍ਤੁ ਸੂਸਮਯੇ
ਤੇਨੇਤੇਤਵਜੀ।

VII ਵਿਧਰੰਮਸਜ ਨਿਗੁਢੇ ਗੁਣ ਇਦਾਨੀਮਪਿ ਫਲਤਿ ਕਿਨ੍ਤੁ ਯਸ੍ਤੰ
ਨਿਵਾਰਯਤਿ ਸੋ(ਅ)ਦਯਾਪਿ ਦੂਰੀਕੁਤੇ ਨਾਭਵਤ੍।

VIII તમામિન્ડ દૂરીકુંતે સ વિષયર્મજુદેસ્થજતિ કિન્દુ પ્રભુ રજીસ્તુઃ સ્ત્રીખપવનેન તે વિર્યુસયિસ્થજતિ નિતોપસ્થિતેસ્તેજસા વિનાસ્થયિસ્થજતિ ચા

IX સ્થયતાનસજ સ્થક્રિયપ્રકાસનાદ વિનાસ્થજમાનાનાં મયજે સર્વેવિષયાઃ પરાક્રમા બ્રમિકા આસ્ત્રચર્યક્રિયા લક્ષ્ણાનજપર્મજાતા સર્વેવિષપ્રતારણ ચ તસજેપસ્થિતેઃ ફર્લી ભવિસ્થજતિ;

X યાતે હેતેસ્તે પરિત્રાણપ્રાપ્તયે સત્તજપર્મસજાનુરાર્ગ ન ગુંહીતવન્દનુંતુસ્માર્ગ કારણાદ

XI ઈસ્તૂરેણ તાન્ પ્રતિ બ્રાન્ડિકરમાયાયાં પ્રેસ્થિતાયાં તે મુશ્ટાવાકજે વિસ્તૃતિસ્થજન્તિ

XII યાતે યાદ્વન્તે માનવાઃ સત્તજપર્મે ન વિસ્તૃતસજાપર્મેણ તુસ્થજન્તિ તૈઃ સર્વેવૈ ર્દદ્વધભાજને ર્ભવિષયાન્

XIII હે પ્રભોઃ પ્રિયા બ્રાતરઃ, યુસ્ત્રમાર્ક કુંત ઈસ્તૂરસજ યનજવાદે(અ)સ્માંભિઃ સર્વેવદા કર્ત્રવજે યત ઈસ્તૂર આ પ્રથમાદ આત્મનાઃ પદ્વનેન સત્તજપર્મે વિસ્તૃતેન ચ પરિત્રાણાર્થ્ય યુસ્ત્રમાન્ વરીતવાન્

XIV તદર્થદ્વચાસ્માંભિ ર્ઘોસ્થિતેન સુર્મદ્વાદેન યુસ્ત્રમાન્ આહુયાસ્માર્ક પ્રભો રજીસ્તુખીસ્થૂટસજ તેજસો(અ)યિકારિણઃ કરિસ્થજતિ

XV અતે હે બ્રાતરઃ યુયમ્ અસ્માર્ક વાકજૈઃ પત્રેસ્થ યાં સ્થિક્ષણાં લઘ્યવન્દનુંતું કુંતસ્નાં સ્થિક્ષણાં યારયન્તઃ સુસ્થિરા ભવતા

XVI અસ્માર્ક પ્રભુ રજીસ્તુખીસ્થૂટસ્તુત ઈસ્તૂરસ્થાર્થતે યો યુસ્ત્રમાસુ પ્રેમ કુંતવાન્ નિતજવાદ્વચ સાન્દૃતનામ્ અનુગ્રહેણેંતમપ્રતજાસ્થદ્વચ યુસ્ત્રમભર્જ દંતવાન્

XVII સ સૃજી યુસ્ત્રમાર્કમ અન્તઃકરણાનિ સાન્દૃયતુ સર્વેમિન્ સદૃાકજે સત્કર્મણિ ચ સુસ્થિરીકરેતુ ચા

III

I હે બ્રાતરઃ, સોસ્તે વદામિ, યુયમ્ અસ્મભજમિર્ પ્રાર્થયં યત્ પ્રભો રૂક્જ યુસ્ત્રમાર્ક મયજે યથા તથૈવાનજત્રાપિ પ્રચરેઽ માનજવાચ ભવેઽ;

II यॅर्च व्यजम् अद्विवेचकेभजे दुस्तेभजस्त्र लेकेभजे रवस्त्रां प्राप्तन्यम
यतः सर्वेस्त्रां विस्त्रामे न भवति।

III किन्तु प्रभु त्रिस्त्रामजः स ऐव युस्त्रमान् स्थिरीकरिस्त्रजति दुस्तमज
कराद् उंघरिस्त्रजति च।

IV युजम् अस्त्रमाभि रजद् आदिस्त्रजये उत् ब्रुत्य वरिस्त्रजष चेति
विस्त्रामे युस्त्रमानयि प्रभुनास्त्रमार्कं जायते।

V ईस्त्ररमज प्रेमनि खीस्त्रमज सहिस्त्रण्टायाव्यच प्रभुः मृर्यं युस्त्रमाकम्
अन्तःकरणानि विनयतु।

VI हे ब्रातरः, अस्त्रप्रभु रजीस्त्रधीस्त्रमज नामना व्यर्यं युस्त्रमान्
एदम् आदिस्त्रमः, अस्त्रमैते युस्त्रमाभि रजा शिवस्त्रलभ्यति तां विहाय
कस्त्रचिद् ब्राता यदजविहिताचार्यं करेति उत्तु युर्यं तस्मात् प्राप्तग् भवत।

VII यते व्यर्यं युस्त्रमाभिः क्षम् अन्तर्वत्तेवजास्त्रतद् युर्यं मृर्यं जानीषा
युस्त्रमार्कं मयजे व्यजम् अद्विहिताचारिणे नाभवाम,

VIII विनामुलजं कसजापजन्ते नात्तुन्तमहि किन्तु के(अ)पि यद्
अस्त्रमाभि व्यारग्यमैते न भवेत् उदर्वं मूमेण क्लेमेन च दिवानिस्त्रं
कार्यम् अबुर्वम।

IX अद्वास्त्रमाकम् अपिकारे नाम्तर्यां नहि किन्तुस्त्रमाकम् अनुकरणाय
युस्त्रमान् दुस्त्रान्ते दरस्त्रयितुम् इङ्छन्तस्त्रतद् अबुर्वम।

X यते येन कार्यं न क्रियते तेनाहारे(अ)पि न क्रियतामिति व्यर्यं
युस्त्रमत्समीप उपस्थितिकाले(अ)पि युस्त्रमान् आदिस्त्रम।

XI युस्त्रमन्तमयजे (अ)द्विहिताचारिणः के(अ)पि जना विदजन्ते ते च
कार्यम् अबुर्वद्वन्त आलसजम् आचरन्तीतजस्त्रमाभिः मृयते।

XII तादुस्त्रान् लेकान् अस्त्रप्रभु रजीस्त्रधीस्त्रमज नामना व्यजम्
एदम् आदिस्त्रम आज्ञापयामस्त्र, ते स्तान्तवावेन कार्यं बुर्वद्वन्तः
मृवीयमन्ते भुव्यतां।

XIII अपर्यं हे ब्रातरः, युर्यं सदाचरणे न क्लामजत।

XIV ਯਦਿ ਚ ਕਸ਼ਚਿਦੇਤੜਪੜੇ ਲਿਖਿਤਾਮ੍ਰ ਅਸਮਾਕਮ੍ ਆਜਵਾਂ ਨ
ਗੁਹਲਾਤਿ ਤਵਿ ਯੂਯੰ ਤੰ ਮਾਨੁਸ਼ੀ ਲਕਸ਼ਿਯਤ ਤਸਜ ਸੰਸਰਗੰ ਤਜਜਤ ਚ ਤੇਨ
ਸਤ੍ਰਪਿਸ਼ਾਜਤੇ।

XV ਕਿਨ੍ਤੁ ਤੰ ਨ ਸਤ੍ਰੁ ਮਨਜਮਾਨਾ ਭ੍ਰਾਤਰਮਿਵ ਚੇਤਯਤ।

XVI ਸਾਨ੍ਧਤਿਦਾਤਾ ਪ੍ਰਭੂਆ ਸਰੱਵਤ੍ਰ ਸਰੱਵਥਾ ਯੁਸ਼ਮਭਯੰ ਸਾਨ੍ਧਤਿੰ ਦੇਯਾਤ੍ਰਾ ਪ੍ਰਭੁ
ਰਜੁਸ਼ਮਾਕੰ ਸਰੱਵੇਸ਼ਾਂ ਸਛਗੀ ਭੂਯਾਤ੍ਰਾ।

XVII ਨਮਸਕਾਰ ਏਸ਼ ਪੈਲਸਜ ਮਮ ਕਰੇਣ ਲਿਖਿਤੋ(ਅ)ਭੂਤ ਸਰੱਵਸਮਿਨਦ
ਪੜੇ ਏਤਨਮਮ ਚਿਹਨਮ੍ ਏਤਾਦੁਸ਼ੈਰਕਸ਼ਰੈ ਰਮਯਾ ਲਿਖਯਤੇ।

XVIII ਅਸਮਾਕੰ ਪ੍ਰਭੋ ਰਜੀਸ਼ੁਖੀਸ਼ੁਟਸਯਾਨੁਗ੍ਰਹਹਾਂ ਸਰੱਵੇਸ਼ੁ ਯੁਸ਼ਮਾਸੁ
ਭੂਯਾਤ੍ਰਾ ਆਮੇਨਾ।

0 Sanskrit Bible (NT) in Punjabi Script

(ਸਤਨਾਵੇਦਾਂ ।)

New Testament in Sanskrit Language; printed in Punjabi Script

copyright © 2018 SanskritBible.in

Language: Saṃskṛtam

Contributor: SanskritBible.in

Thank you for your interest in Sanskrit Bible.

Sanskrit Bible (NT) is freely available in 22 different scripts of your choice. This edition is in Punjabi script and is based on the Sanskrit translation of the Holy Bible published by Calcutta Baptist Missionaries in 1851. Please visit SanskritBible.in to learn more about Sanskrit Bible and to download various free Christian literature.

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2020-01-01

PDF generated using Haiola and XeLaTeX on 11 Nov 2022 from source files dated 29 Jan 2022

66a38c0b-47b8-5705-8ceb-48279edcee79